



ਚੇਤਾਵਨੀ

ਇਸ ਖੇਤਰ ਵਿੱਚ ਜਾਂ ਇਸਦੇ ਆਲੇ-ਦੁਆਲੇ ਤੈਰਾਕੀ ਕਰਨ ਦੇ ਨਤੀਜੇ ਵਜੋਂ ਸੱਟ ਲੱਗ ਸਕਦੀ ਹੈ ਜਾਂ ਡੁੱਬ ਸਕਦੇ ਹੋ, ਆਪਣੇ ਜੋਖਮ 'ਤੇ ਤੈਰਾਕੀ ਕਰੋ।



ਤੈਰਨ ਦੀ ਸਲਾਹ ਨਹੀਂ ਦਿਤੀ ਜਾਂਦੀ ਹੈ



ਤਾਕਤਵਰ ਲਹਰਾਂ



ਅਚਾਨਕ ਪਾਣੀ ਦਾ ਪੱਧਰ ਘੱਟਣਾ



ਡੁੱਬਾ ਪਾਣੀ



ਰੇਤ ਬਦਲਣਾ



ਗੌਤਾਖੋਰੀ ਬਲਿਕੁਲ ਵੀ ਨਹੀਂ



ਘੱਟ ਪਾਣੀ



ਪਾਣੀ ਵਿੱਚ ਡੁੱਬੀਆਂ ਹੋਈਆਂ ਚੀਜ਼ਾਂ



ਪਾਣੀ ਦੀ ਮਾੜੀ ਗੁਣਵੱਤਾ



ਡਬਿਟੀ 'ਤੇ ਕੋਈ ਲਾਈਫਗਾਰਡ ਨਹੀਂ ਹੈ



ਲਾਈਫ ਰਿੰਗ
← 50m



ਕਸਿਤੀ ਚਲਾਉਂਦੇ ਸਮੇਂ ਲਾਈਫ ਜੈਕਟ ਪਹਨੋ



0-5 ਸਾਲ ਦੇ ਬੱਚੇ ਹਰ ਸਮੇਂ ਹੱਥ ਦੀ ਪਾਹੁੰਚ ਵਿੱਚ ਹੋਣੇ ਚਾਹੀਦੇ ਹਨ।



ਬੱਚਿਆਂ ਦੀ ਹਰ ਸਮੇਂ ਸਰਗਰਮੀ ਨਾਲ ਨਗਿਰਾਨੀ ਕੀਤੀ ਜਾਣੀ ਲਾਜ਼ਮੀ ਹੈ।



ਸਨ ਸਮਾਰਟ ਰਹੋ

ਐਮਰਜੈਂਸੀ ਵਿੱਚ 000 'ਤੇ ਫੋਨ ਕਰੋ ਹੁਣ "ਅਤੇ ਹੇਠਾਂ ਪਤੇ ਦਾ ਹਵਾਲਾ ਦਿਓ

Macquarie Park

1 Wilberforce Road, Freemans Reach

